

 Print Page

Sri Guru Granth Sahib

Displaying 1193 of

ਜਾ ਕੈ ਕੀਨੈ ਹੋਤ ਬਿਕਾਰ ॥

Jaa Kai Keenhai Hoth Bikaar ॥

He gathers up that which brings corruption;

ਬਸੰਤੁ (ਮਃ ੫) ਅਸਟ. (੨) ੫:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੩ ਪੰ. ੧

Raag Basant Guru Arjan Dev

ਸੇ ਛੋਡਿ ਚਲਿਆ ਖਿਨ ਮਹਿ ਗਵਾਰ ॥੫॥

Sae Shhodd Chaliaa Khin Mehi Gavaar ॥5॥

Leaving them, the fool must depart in an instant. ॥5॥

ਬਸੰਤੁ (ਮਃ ੫) ਅਸਟ. (੨) ੫:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੩ ਪੰ. ੧

Raag Basant Guru Arjan Dev

ਮਾਇਆ ਮੋਹਿ ਬਹੁ ਭਰਮਿਆ ॥

Maaeiaa Mohi Bahu Bharamiaa ॥

He wanders in attachment to Maya.

ਬਸੰਤੁ (ਮਃ ੫) ਅਸਟ. (੨) ੬:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੩ ਪੰ. ੧

Raag Basant Guru Arjan Dev

ਕਿਰਤ ਰੇਖ ਕਰਿ ਕਰਮਿਆ ॥

Kirath Raekh Kar Karamiaa ॥

He acts in accordance with the karma of his past actions.

ਬਸੰਤੁ (ਮਃ ੫) ਅਸਟ. (੨) ੬:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੩ ਪੰ. ੨

Raag Basant Guru Arjan Dev

ਕਰਣੈਹਾਰੁ ਅਲਿਪਤੁ ਆਪਿ ॥

Karanaihaar Alipath Aap ॥

Only the Creator Himself remains detached.

ਬਸੰਤੁ (ਮਃ ੫) ਅਸਟ. (੨) ੬:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੩ ਪੰ. ੨

Raag Basant Guru Arjan Dev

ਨਹੀ ਲੇਪੁ ਪ੍ਰਭ ਪੁੰਨ ਪਾਪਿ ॥੬॥

Nehee Laep Prabh Punn Paap ॥6॥

God is not affected by virtue or vice. ॥6॥

ਬਸੰਤੁ (ਮਃ ੫) ਅਸਟ. (੨) ੬:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੩ ਪੰ. ੨

Raag Basant Guru Arjan Dev

ਰਾਖਿ ਲੇਹੁ ਗੋਬਿੰਦ ਦਇਆਲ ॥

Raakh Laehu Gobindh Dhaeiaal ||

Please save me, O Merciful Lord of the Universe!

ਬਸੰਤੁ (ਮਃ ੫) ਅਸਟ. (੨) ੭:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੩ ਪੰ. ੩

Raag Basant Guru Arjan Dev

ਤੇਰੀ ਸਰਣਿ ਪੂਰਨ ਕ੍ਰਿਪਾਲ ॥

Thaeree Saran Pooran Kirapaal ||

I seek Your Sanctuary, O Perfect Compassionate Lord.

ਬਸੰਤੁ (ਮਃ ੫) ਅਸਟ. (੨) ੭:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੩ ਪੰ. ੩

Raag Basant Guru Arjan Dev

ਤੁਝ ਬਿਨੁ ਦੂਜਾ ਨਹੀ ਠਾਉ ॥

Thujh Bin Dhoojaa Nehee Thaaou ||

Without You, I have no other place of rest.

ਬਸੰਤੁ (ਮਃ ੫) ਅਸਟ. (੨) ੭:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੩ ਪੰ. ੩

Raag Basant Guru Arjan Dev

ਕਰਿ ਕਿਰਪਾ ਪ੍ਰਭ ਦੇਹੁ ਨਾਉ ॥੭॥

Kar Kirapaa Prabh Dhaehu Naao ||7||

Please take pity on me, God, and bless me with Your Name. ||7||

ਬਸੰਤੁ (ਮਃ ੫) ਅਸਟ. (੨) ੭:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੩ ਪੰ. ੩

Raag Basant Guru Arjan Dev

ਤੂ ਕਰਤਾ ਤੂ ਕਰਣਹਾਰੁ ॥

Thoo Karathaa Thoo Karanehaar ||

You are the Creator, and You are the Doer.

ਬਸੰਤੁ (ਮਃ ੫) ਅਸਟ. (੨) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੩ ਪੰ. ੪

Raag Basant Guru Arjan Dev

ਤੂ ਉਚਾ ਤੂ ਬਹੁ ਅਪਾਰੁ ॥

Thoo Oochaa Thoo Bahu Apaar ||

You are High and Exalted, and You are totally Infinite.

ਬਸੰਤੁ (ਮਃ ੫) ਅਸਟ. (੨) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੩ ਪੰ. ੪

Raag Basant Guru Arjan Dev

ਕਰਿ ਕਿਰਪਾ ਲੜਿ ਲੇਹੁ ਲਾਇ ॥

Kar Kirapaa Larr Laehu Laae ||

Please be merciful, and attach me to the hem of Your robe.

ਬਸੰਤੁ (ਮਃ ੫) ਅਸਟ. (੨) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੩ ਪੰ. ੪

Raag Basant Guru Arjan Dev

ਨਾਨਕ ਦਾਸ ਪ੍ਰਭ ਕੀ ਸਰਣਾਇ ॥੮॥੨॥

Naanak Dhaas Prabh Kee Saranaae ||8||2||

Slave Nanak has entered the Sanctuary of God. ||8||2||

ਬਸੰਤੁ (ਮਃ ੫) ਅਸਟ. (੨) ੮:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੩ ਪੰ. ੫

Raag Basant Guru Arjan Dev

ਬਸੰਤ ਕੀ ਵਾਰ ਮਹਲੁ ੫

Basanth Kee Vaar Mehal 5

Basant Kee Vaar, Fifth Mehl:

ਬਸੰਤੁ ਕੀ ਵਾਰ: (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੯੩

ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਬਸੰਤੁ ਕੀ ਵਾਰ: (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੯੩

ਹਰਿ ਕਾ ਨਾਮੁ ਧਿਆਇ ਕੈ ਹੋਹੁ ਹਰਿਆ ਭਾਈ ॥

Har Kaa Naam Dhhiaae Kai Hohu Hariaa Bhaae ||

Meditate on the Lord's Name, and blossom forth in green abundance.

ਬਸੰਤੁ ਵਾਰ (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੩ ਪੰ. ੭

Raag Basant Guru Arjan Dev

ਕਰਮਿ ਲਿਖੰਤੈ ਪਾਈਐ ਇਹੁ ਰੁਤਿ ਸੁਹਾਈ ॥

Karam Likhanthai Paaeeai Eih Ruth Suhaae ||

By your high destiny, you have been blessed with this wondrous spring of the soul.

ਬਸੰਤੁ ਵਾਰ (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੩ ਪੰ. ੭

Raag Basant Guru Arjan Dev

ਵਣੁ ਤ੍ਰਿਣੁ ਤ੍ਰਿਭਵਣੁ ਮਉਲਿਆ ਅੰਮ੍ਰਿਤ ਫਲੁ ਪਾਈ ॥

Van Thrin Thribhavan Mouliaa Anmrith Fal Paaee ||

See all the three worlds in bloom, and obtain the Fruit of Ambrosial Nectar.

ਬਸੰਤੁ ਵਾਰ (ਮਃ ੫) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੩ ਪੰ. ੭

Raag Basant Guru Arjan Dev

ਮਿਲਿ ਸਾਧੂ ਸੁਖੁ ਉਪਜੈ ਲਬੀ ਸਭ ਛਾਈ ॥

Mil Saadhoo Sukh Oopajai Lathhee Sabh Shhaae ||

Meeting with the Holy Saints, peace wells up, and all sins are erased.

ਬਸੰਤੁ ਵਾਰ (ਮਃ ੫) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੩ ਪੰ. ੮

Raag Basant Guru Arjan Dev

ਨਾਨਕੁ ਸਿਮਰੈ ਏਕੁ ਨਾਮੁ ਫਿਰਿ ਬਹੁੜਿ ਨ ਧਾਈ ॥੧॥

Naanak Simarai Eak Naam Fir Bahurr N Dhhaae ||1||

O Nanak, remember in meditation the One Name, and you shall never again be consigned to the womb of reincarnation.. ||1||

ਬਸੰਤੁ ਵਾਰ (ਮਃ ੫) ੧:੫ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੩ ਪੰ. ੮

Raag Basant Guru Arjan Dev

ਪੰਜੇ ਬਧੇ ਮਹਾਬਲੀ ਕਰਿ ਸਚਾ ਢੋਆ ॥

Panjae Badhhae Mehaabalee Kar Sachaa Dtoaa ||

The five powerful desires are bound down, when you lean on the True Lord.

ਬਸੰਤੁ ਵਾਰ (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੩ ਪੰ. ੯

Raag Basant Guru Arjan Dev

ਆਪਣੇ ਚਰਣ ਜਪਾਇਅਨੁ ਵਿਚਿ ਦਯੁ ਖੜੋਆ ॥

Aapanae Charan Japaaeian Vich Dhay Kharroaa ||

The Lord Himself leads us to dwell at His Feet. He stands right in our midst.

ਬਸੰਤੁ ਵਾਰ (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੩ ਪੰ. ੯

Raag Basant Guru Arjan Dev

ਰੋਗ ਸੋਗ ਸਭਿ ਮਿਟਿ ਗਏ ਨਿਤ ਨਵਾ ਨਿਰੋਆ ॥

Rog Sog Sabh Mitt Geae Nith Navaa Niroaa ||

All sorrows and sicknesses are eradicated, and you become ever-fresh and rejuvenated.

ਬਸੰਤੁ ਵਾਰ (ਮਃ ੫) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੩ ਪੰ. ੧੦

Raag Basant Guru Arjan Dev

ਦਿਨੁ ਰੈਣਿ ਨਾਮੁ ਧਿਆਇਦਾ ਫਿਰਿ ਪਾਇ ਨ ਮੋਆ ॥

Dhin Rain Naam Dhhaaeidhaa Fir Paae N Moaa ||

Night and day, meditate on the Naam, the Name of the Lord. You shall never again die.

ਬਸੰਤੁ ਵਾਰ (ਮਃ ੫) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੩ ਪੰ. ੧੦

Raag Basant Guru Arjan Dev

ਜਿਸ ਤੇ ਉਪਜਿਆ ਨਾਨਕਾ ਸੋਈ ਫਿਰਿ ਹੋਆ ॥੨॥

Jis Thae Oupajiaa Naanakaa Soee Fir Hoaa ||2||

And the One, from whom we came, O Nanak, into Him we merge once again. ||2||

ਬਸੰਤੁ ਵਾਰ (ਮਃ ੫) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੩ ਪੰ. ੧੧

Raag Basant Guru Arjan Dev

ਕਿਥਹੁ ਉਪਜੈ ਕਹ ਰਹੈ ਕਹ ਮਾਹਿ ਸਮਾਵੈ ॥

Kithhahu Oupajai Keh Rehai Keh Maahi Samaavai ||

Where do we come from? Where do we live? Where do we go in the end?

ਬਸੰਤੁ ਵਾਰ (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੩ ਪੰ. ੧੧

Raag Basant Guru Arjan Dev

ਜੀਅ ਜੰਤ ਸਭਿ ਖਸਮ ਕੇ ਕਉਣੁ ਕੀਮਤਿ ਪਾਵੈ ॥

Jeea Janth Sabh Khasam Kae Koun Keemath Paavai ||

All creatures belong to God, our Lord and Master. Who can place a value on Him?

ਬਸੰਤੁ ਵਾਰ (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੩ ਪੰ. ੧੧

Raag Basant Guru Arjan Dev

ਕਹਨਿ ਧਿਆਇਨਿ ਸੁਣਨਿ ਨਿਤ ਸੇ ਭਗਤ ਸੁਹਾਵੈ ॥

Kehan Dhhiaaein Sunan Nith Sae Bhagath Suhaavai ||

Those who meditate, listen and chant, those devotees are blessed and beautified.

ਬਸੰਤੁ ਵਾਰ (ਮਃ ੫) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੩ ਪੰ. ੧੨

Raag Basant Guru Arjan Dev

ਅਗਮੁ ਅਗੋਚਰੁ ਸਾਹਿਬੋ ਦੂਸਰੁ ਲਵੈ ਨ ਲਾਵੈ ॥

Agam Agochar Saahibo Dhoosar Lavai N Laavai ||

The Lord God is Inaccessible and Unfathomable; there is no other equal to Him.

ਬਸੰਤੁ ਵਾਰ (ਮਃ ੫) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੩ ਪੰ. ੧੨

Raag Basant Guru Arjan Dev

ਸਚੁ ਪੂਰੈ ਗੁਰਿ ਉਪਦੇਸਿਆ ਨਾਨਕੁ ਸੁਣਾਵੈ ॥੩॥੧॥

Sach Poorai Gur Oupadhaesiaa Naanak Sunaavai ||3||1||

The Perfect Guru has taught this Truth. Nanak proclaims it to the world. ||3||1||

ਬਸੰਤੁ ਵਾਰ (ਮਃ ੫) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੩ ਪੰ. ੧੩

Raag Basant Guru Arjan Dev

ਬਸੰਤੁ ਬਾਣੀ ਭਗਤਾਂ ਕੀ ॥

Basanth Baanee Bhagathan Kee ||

Basant, The Word Of The Devotees,

ਬਸੰਤੁ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੧੧੯੩

ਕਬੀਰ ਜੀ ਘਰੁ ੧

Kabeer Jee Ghar 1

Kabeer Jee, First House:

ਬਸੰਤੁ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੧੧੯੩

ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਬਸੰਤੁ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੧੧੯੩

ਮਉਲੀ ਧਰਤੀ ਮਉਲਿਆ ਅਕਾਸੁ ॥

Moulee Dhharathee Mouliaa Akaas ||

The earth is in bloom, and the sky is in bloom.

ਬਸੰਤੁ (ਭ. ਕਬੀਰ) (੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੩ ਪੰ. ੧੫

Raag Basant Bhagat Kabir

ਘਟਿ ਘਟਿ ਮਉਲਿਆ ਆਤਮ ਪ੍ਰਗਾਸੁ ॥੧॥

Ghatt Ghatt Mouliaa Aatham Pragaas ||1||

Each and every heart has blossomed forth, and the soul is illumined. ||1||

ਬਸੰਤੁ (ਭ. ਕਬੀਰ) (੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੩ ਪੰ. ੧੫

Raag Basant Bhagat Kabir

ਰਾਜਾ ਰਾਮੁ ਮਉਲਿਆ ਅਨਤ ਭਾਇ ॥

Raajaa Raam Mouliaa Anath Bhaae ||

My Sovereign Lord King blossoms forth in countless ways.

ਬਸੰਤੁ (ਭ. ਕਬੀਰ) (੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੩ ਪੰ. ੧੫

Raag Basant Bhagat Kabir

ਜਹ ਦੇਖਉ ਤਹ ਰਹਿਆ ਸਮਾਇ ॥੧॥ ਰਹਾਉ ॥

Jeh Dhaekho Theh Rehiaa Samaae ||1|| Rehaao ||

Wherever I look, I see Him there pervading. ||1||Pause||

ਬਸੰਤੁ (ਭ. ਕਬੀਰ) (੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੩ ਪੰ. ੧੬

Raag Basant Bhagat Kabir

ਦੁਤੀਆ ਮਉਲੇ ਚਾਰਿ ਬੇਦ ॥

Dhutheaaa Moulae Chaar Baedh ||

The four Vedas blossom forth in duality.

ਬਸੰਤੁ (ਭ. ਕਬੀਰ) (੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੩ ਪੰ. ੧੬

Raag Basant Bhagat Kabir

ਸਿੰਮ੍ਰਿਤਿ ਮਉਲੀ ਸਿਉ ਕਤੇਬ ॥੨॥

Sinmrith Moulee Sio Kathaeb ||2||

The Simritees blossom forth, along with the Koran and the Bible. ||2||

ਬਸੰਤੁ (ਭ. ਕਬੀਰ) (੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੩ ਪੰ. ੧੬

Raag Basant Bhagat Kabir

ਸੰਕਰੁ ਮਉਲਿਓ ਜੋਗ ਧਿਆਨ ॥

Sankar Mouliou Jog Dhhiaan ||

Shiva blossoms forth in Yoga and meditation.

ਬਸੰਤੁ (ਭ. ਕਬੀਰ) (੧) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੩ ਪੰ. ੧੭

Raag Basant Bhagat Kabir

ਕਬੀਰ ਕੋ ਸੁਆਮੀ ਸਭ ਸਮਾਨ ॥੩॥੧॥

Kabeer Ko Suaamee Sabh Samaan ||3||1||

Kabeer's Lord and Master pervades in all alike. ||3||1||

ਬਸੰਤੁ (ਭ. ਕਬੀਰ) (੧) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੩ ਪੰ. ੧੭

Raag Basant Bhagat Kabir

ਪੰਡਿਤ ਜਨ ਮਾਤੇ ਪੜ੍ਹਿ ਪੁਰਾਨ ॥

Panddith Jan Maathae Parrih Puraan ||

The Pandits, the Hindu religious scholars, are intoxicated, reading the Puraanas.

ਬਸੰਤੁ (ਭ. ਕਬੀਰ) (੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੩ ਪੰ. ੧੭

Raag Basant Bhagat Kabir

ਜੋਗੀ ਮਾਤੇ ਜੋਗ ਧਿਆਨ ॥

Jogee Maathae Jog Dhhiaan ||

The Yogis are intoxicated in Yoga and meditation.

ਬਸੰਤੁ (ਭ. ਕਬੀਰ) (੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੩ ਪੰ. ੧੮

Raag Basant Bhagat Kabir

ਸੰਨਿਆਸੀ ਮਾਤੇ ਅਹੰਮੇਵ ॥

Sanniaasee Maathae Ahanmaev ||

The Sannyasaasees are intoxicated in egotism.

ਬਸੰਤੁ (ਭ. ਕਬੀਰ) (੨) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੩ ਪੰ. ੧੮

Raag Basant Bhagat Kabir

ਤਪਸੀ ਮਾਤੇ ਤਪ ਕੈ ਭੇਵ ॥੧॥

Thapasee Maathae Thap Kai Bhaev ||1||

The penitents are intoxicated with the mystery of penance. ||1||

ਬਸੰਤੁ (ਭ. ਕਬੀਰ) (੨) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੩ ਪੰ. ੧੮

Raag Basant Bhagat Kabir

ਸਭ ਮਦ ਮਾਤੇ ਕੋਊ ਨ ਜਾਗ ॥

Sabh Madh Maathae Kooo N Jaag ||

All are intoxicated with the wine of Maya; no one is awake and aware.

ਬਸੰਤੁ (ਭ. ਕਬੀਰ) (੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੩ ਪੰ. ੧੯

Raag Basant Bhagat Kabir

ਸੰਗ ਹੀ ਚੋਰ ਘਰੁ ਮੁਸਨ ਲਾਗ ॥੧॥ ਰਹਾਉ ॥

Sang Hee Chor Ghar Musan Laag ||1|| Rehaao ||

The thieves are with them, plundering their homes. ||1||Pause||

ਬਸੰਤੁ (ਭ. ਕਬੀਰ) (੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੩ ਪੰ. ੧੯

Raag Basant Bhagat Kabir

ਜਾਗੈ ਸੁਕਦੇਉ ਅਰੁ ਅਕੁਰੁ ॥

Jaagai Sukadhaeo Ar Akoor ||

Suk Dayv and Akrur are awake and aware.

ਬਸੰਤੁ (ਭ. ਕਬੀਰ) (੨) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੯੩ ਪੰ. ੧੯

Raag Basant Bhagat Kabir